

# Interpreter Services

You may have the right to a court-appointed interpreter in a court case. Please ask court staff.

<p><b>Spanish</b> <b>Español</b> Puede tener derecho a un intérprete nombrado por la corte en un caso judicial. Pregúntele al personal de la corte.</p>	<p><b>Hindi</b> <b>हिंदी</b> आपको अदालती मामले में अदालत द्वारा नियुक्त दुभाषिण का अधिकार हो सकता है। कृपया अदालत के स्टाफ से पूछें।</p>	<p><b>Punjabi</b> <b>ਪੰਜਾਬੀ</b> ਤੁਹਾਨੂੰ ਕੋਰਟ ਦੇ ਕੇਸ ਵਿਚ ਕੋਰਟ ਵਲੋਂ ਦਿੱਤੇ ਜਾਣ ਵਾਲੇ ਦੋਭਾਸ਼ੀਏ ਦਾ ਹੱਕ ਹੋ ਸਕਦਾ ਹੈ। ਕਿਰਪਾ ਕਰਕੇ ਕੋਰਟ ਦੇ ਸਟਾਫ ਤੋਂ ਪੁੱਛੋ।</p>
<p><b>Arabic</b> <b>العربية</b> قد يحق لك أن تحصل على مترجم فوري معين من قبل المحكمة في قضية مرفوعة أمام المحكمة. برجاء الاستفسار من أحد موظفي المحكمة.</p>	<p><b>Indonesian</b> <b>Bahasa Indonesia</b> Anda mungkin berhak mendapat penerjemah yang ditunjuk pengadilan saat di pengadilan. Tanyakanlah pada petugas pengadilan.</p>	<p><b>Romanian</b> <b>Română</b> Într-un caz judiciar, puteţi avea dreptul la un interpret numit de tribunal. Vă rugăm întrebati personalul tribunalului.</p>
<p><b>Armenian</b> <b>Հայերեն</b> Դատարանն գործի ընթացքում դուք կարող եք դատարանի կողմից նշանակված թարգմանչի իրավունք ունենալ: Խնդրվում է դիմել դատարանի աշխատակազմին:</p>	<p><b>Italian</b> <b>Italiano</b> In un caso giudiziario si può avere diritto a un interprete nominato dal Tribunale. Chiedere al personale del Tribunale.</p>	<p><b>Russian</b> <b>Русский</b> Возможно, у Вас есть право на услуги назначенного судом переводчика при рассмотрении Вашего дела в суде. Обратитесь за разъяснениями к сотрудникам суда.</p>
<p><b>Bulgarian</b> <b>Български</b> При разглеждането на съдебно дело е възможно да имате право на предоставен от съда преводач. Моля, обърнете се към съдебния персонал.</p>	<p><b>Japanese</b> <b>日本語</b> あなたは裁判において裁判所任命の通訳者を利用する権利があります。裁判所係員に依頼してください。</p>	<p><b>Serbo-Croatian</b> <b>Srpsko-hrvatski</b> Možda imate pravo na jezičkog tumača koga odredi sud za vaš sudski predmet. Raspitajte se kod osoblja suda o tome.</p>
<p><b>Burmese</b> <b>မန်မာ</b> တရားရုံးအစီတစ်ရပ်အတတ် ကံ တရားရုံးမှ ခန့်အပ်ပေးသော စကား ပန်တစ်ဦးရရှိနိုင်သ ငှ် သင့်တတ် င်ရရှိနိုင် သည်။ တရားရုံးမှ ဝန်ထမ်းမှ အားအား မေးပ။</p>	<p><b>Karen</b> <b>ကညီ</b> ဘဉ်သုဉ်သုဉ် နကအိဉ်ဒီးတိခွဲးတိဟ်လါ နကမးနါ ပုးကုးထံတိလါ ကိဂ်ဘျဉ်ဟ်လါနုးနုးဖဲ နထီဉ်ကိဂ်ဘျဉ် အခါလါ. ဝံသးစူးသံကွါ ကိဂ်ဘျဉ်ပုးမးတိဖဲတက့ါ.</p>	<p><b>Somali</b> <b>Soomaali</b> Waxa aad xaq u leedahay turjubaan maxkamaddu magacawday marka uu jiro kiis maxkamad. Fadlan weydii shaqaalaha maxkamadda.</p>
<p><b>Chinese</b> <b>漢語</b> 您可能有權在訴訟案例中獲得法院任命口譯員服務。請向法院工作人員洽詢。</p>	<p><b>Korean</b> <b>한국어</b> 여러분은 법정 소송 사건에서 법원이 지명한 통역사를 사용할 권리가 있을 수도 있습니다. 법원 직원에게 문의해 주십시오.</p>	<p><b>Swahili</b> <b>Kiswahili</b> Unaweza kuwa na haki ya mkalimani kutoka korti kwenye kesi mahakamani. Tafadhali waulize wafanyakazi wa mahakama.</p>
<p><b>Czech</b> <b>Čeština</b> Při jednání soudu můžete mít právo na tlumočnicka jmenovaného soudem. Zeptejte se prosím zaměstnanců soudu.</p>	<p><b>Laotian</b> <b>ລາວ</b> ທ່ານອາດມີສິດຂໍໃຫ້ມີນາຍພາສາຂັງສານເປັນຜູ້ແຕ່ງຕັ້ງໃຫ້ເພື່ອຊ່ວຍໃນຄະດີ. ກະລຸນາຖາມພະນັກງານປະຈຳສານ.</p>	<p><b>Tagalog</b> <b>Tagalog</b> Ikaw ay maaaring may karapatan sa isang itinalaga-ng-hukuman na interpreter o pasalitang nagsasalín ng wika sa kasong nasa hukuman. Mangtanong lang sa mga tauhan ng hukuman.</p>
<p><b>French (European)</b> <b>Français (européen)</b> Vous avez éventuellement droit à un interprète désigné par le tribunal lors des audiences. Veuillez vous adresser au personnel du tribunal.</p>	<p><b>Mongolian</b> <b>Монгол</b> Та шүүхээр орж байгаа бол шүүхээс орчуулагч томилуулж авах эрхтэй. Шүүхийн ажилтнаас асууна уу.</p>	<p><b>Thai</b> <b>ไทย</b> ท่านอาจมีสิทธิขอล่ามซึ่งศาลเป็นผู้แต่งตั้งเพื่อช่วยในคดี กรุณาสอบถามพนักงานประจำศาล</p>
<p><b>German</b> <b>Deutsch</b> Sie haben bei einer Verhandlung möglicherweise das Recht auf einen gerichtlich vereidigten Dolmetscher. Wenden Sie sich diesbezüglich bitte an die Mitarbeiter des Gerichts.</p>	<p><b>Nepali</b> <b>नेपाली</b> अदालतमा परेको मुद्दाका लागि अदालतबाट नियुक्त दोभाषे पाउने अधिकार तपाईंलाई हुन सक्ने छ । कृपया अदालतका कर्मचारीहरूलाई सोको लागि सोध्नुहोस् ।</p>	<p><b>Urdu</b> <b>اردو</b> یہ آپکا حق ہے کہ ایک عدالتی مقدمے میں آپکو عدالت کی طرف سے تعینات کیا گیا ایک ترجمان ملے۔ برائے مہربانی عدالت کے عملے سے پوچھئے۔</p>
<p><b>Greek</b> <b>Ελληνικά</b> Μπορεί να έχετε το δικαίωμα να διορίσει το δικαστήριο διερμηνέα στη δικαστική σας υπόθεση. Παρακαλώ ρωτήστε τη γραμματεία του δικαστηρίου.</p>	<p><b>Persian (Farsi)</b> <b>فارسی</b> شما این حق را دارید تا در پرونده قضایی از یک مترجم منصوب دادگاه استفاده نمایید. لطفاً از کارکنان دادگاه در این مورد پرسید.</p>	<p><b>Vietnamese</b> <b>Việt Ngữ</b> Quý vị có thể có quyền được tòa cung cấp thông dịch viên trong một vụ tòa xử. Xin hỏi nhân viên tòa án.</p>
<p><b>Gujarati</b> <b>ગુજરાતી</b> કોઈ કેસમાં કોઈ નિયુક્ત દોભાષીયો (ઇન્ટરપ્રીટર) નિયુક્ત કરવાનો તમને હક્ક હોઇ શકે છે. મહેરબાની કરીને કોઈ સ્ટાફને પુછો.</p>	<p><b>Polish</b> <b>Polski</b> Możesz mieć prawo do wyznaczonego przez sąd tłumacza w swojej sprawie. Należy poprosić o to personel sądu.</p>	<p><b>Yoruba</b> <b>Yorùbá</b> O leè ni ètò si ògbufò tí ilé-ẹjò yan kan ni igba ibawijò kan ni ile-ẹjò. Jọwọ bere lọwọ awọn oṣiṣẹ ilé-ẹjò.</p>
<p><b>Haitian Creole</b> <b>Kreyòl Ayisyen</b> Ou ka gen dwa pou gen yon entèprèt tribinal la deziyen nan posè a. Tanpri mande anplwaye tribinal la.</p>	<p><b>Portuguese (European)</b> <b>Português (Europeu)</b> Se for a tribunal, pode ter direito a um intérprete apontado pelo tribunal. Para mais informações contacte um funcionário do tribunal.</p>	